

6 ਫਰਵਰੀ, 2019

ਬ੍ਰੈਂਪਟਨ ਵਿੱਚ ਪ੍ਰਸਤਾਵਿਤ ਭੰਗ ਦੇ ਰਿਟੇਲ ਸਟੋਰਾਂ ਲਈ ਸਥਾਨ

ਬ੍ਰੈਂਪਟਨ ਵਿੱਚ ਪ੍ਰਸਤਾਵਿਤ ਨਿੱਜੀ ਭੰਗ (ਕੈਨਾਬਿਸ) ਦੇ ਰਿਟੇਲ ਸਟੋਰ ਦੇ ਵੇਰਵੇ, ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਓਨਟਾਰੀਓ (ਏ.ਜੀ.ਸੀ.ਓ.) (Alcohol and Gaming Commission of Ontario) (AGCO) ਵੱਲੋਂ [ਆਈ.ਏ.ਜੀ.ਸੀ.ਓ. \(iAGCO\)](#) ਪੋਰਟਲ ਤੇ ਉਪਲਬਧ ਕਰਾ ਦਿੱਤੇ ਗਏ ਹਨ।

ਬ੍ਰੈਂਪਟਨ ਵਿੱਚ ਪ੍ਰਸਤਾਵਿਤ ਸਟੋਰ ਸਥਾਨ 186 ਮੇਨ ਸਟ੍ਰੀਟ ਸਾਊਥ, ਸੁਈਟ 190, ਬ੍ਰੈਂਪਟਨ, ਓਨਟਾਰੀਓ L6W 2E2 (186 Main Street South, Suite 190, Brampton, Ontario L6W 2E2) ਵਿਖੇ ਹੈ। ਏ.ਜੀ.ਸੀ.ਓ. (AGCO) 15-ਦਿਨਾਂ ਦੀ ਜਨਤਕ ਸੂਚਨਾ ਦੀ ਮਿਆਦ ਦੀ ਸੁਵਿਧਾ ਦੇਵੇਗਾ। ਜੇਕਰ ਸਟੋਰ ਸਥਾਨ ਬਾਰੇ ਬ੍ਰੈਂਪਟਨ ਨਿਵਾਸੀਆਂ ਦਾ ਕੋਈ ਸੁਝਾਅ ਹੈ, ਤਾਂ ਫੀਡਬੈਕ [ਆਈ.ਏ.ਜੀ.ਸੀ.ਓ. \(iAGCO\)](#) ਪੋਰਟਲ ਦੁਆਰਾ ਸਿੱਧੇ ਏ.ਜੀ.ਸੀ.ਓ. (AGCO) ਨੂੰ ਦਿੱਤਾ ਜਾ ਸਕਦਾ ਹੈ। ਲਿਖਤੀ ਬੇਨਤੀਆਂ ਲਈ ਆਖਰੀ ਤਾਰੀਖ 20 ਫਰਵਰੀ, 2019 ਹੈ। ਲਿਖਤੀ ਬੇਨਤੀਆਂ ਬਾਰੇ ਹੋਰ ਵੇਰਵੇ [ਇੱਥੇ \(here\)](#) ਪ੍ਰਾਪਤ ਕੀਤੇ ਜਾ ਸਕਦੇ ਹਨ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਬ੍ਰੈਂਪਟਨ ਵਿੱਚ ਭੰਗ ਦੇ ਰਿਟੇਲ ਸਟੋਰ ਵੈਧ ਹਨ?

ਹਾਂ, 21 ਜਨਵਰੀ, 2019 ਨੂੰ [ਬ੍ਰੈਂਪਟਨ ਸਿਟੀ ਕਾਊਂਸਿਲ ਨੇ ਬ੍ਰੈਂਪਟਨ ਵਿੱਚ ਭੰਗ ਦੇ ਨਿੱਜੀ ਰਿਟੇਲ ਸਟੋਰਾਂ ਦੀ ਇਜਾਜ਼ਤ ਦੇਣ ਲਈ ਵੋਟ ਦਿੱਤੀ ਸੀ \(Brampton City Council voted to allow private cannabis retail stores in Brampton\)](#)। ਸਟੋਰਾਂ ਨੂੰ ਏ.ਜੀ.ਸੀ.ਓ. (AGCO) ਵੱਲੋਂ ਲਾਇਸੈਂਸ ਦਿੱਤਾ ਜਾਏਗਾ ਅਤੇ ਨਿਯੰਤਰਿਤ ਕੀਤਾ ਜਾਏਗਾ।

ਕੀ ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਵਿੱਚ ਸਾਰੇ ਪ੍ਰਸਤਾਵਿਤ ਭੰਗ ਦੇ ਰਿਟੇਲ ਸਟੋਰਾਂ ਲਈ ਜਨਤਕ ਸੂਚਨਾ ਜਾਰੀ ਕਰੇਗੀ?

ਨਹੀਂ, ਸਿਟੀ ਆਫ ਬ੍ਰੈਂਪਟਨ ਜਨਤਕ ਸੂਚਨਾ ਜਾਰੀ ਨਹੀਂ ਕਰੇਗੀ। ਇਸ ਪ੍ਰਕਿਰਿਆ ਦਾ ਪ੍ਰਬੰਧ ਏ.ਜੀ.ਸੀ.ਓ. (AGCO) ਵੱਲੋਂ ਕੀਤਾ ਜਾਂਦਾ ਹੈ। ਕਿਰਪਾ ਕਰਕੇ [ਜਨਤਕ ਸੂਚਨਾ ਪ੍ਰਕਿਰਿਆ \(public notification process\)](#) ਲਈ ਉਹਨਾਂ ਦੀ ਵੈਬਸਾਈਟ ਦੇਖੋ।

ਮੈਨੂੰ ਭੰਗ ਦੇ ਨਵੇਂ ਰਿਟੇਲ ਸਟੋਰ ਦੀ ਅਰਜ਼ੀ ਬਾਰੇ ਲਗਾਤਾਰ ਸੂਚਨਾ ਕਿਵੇਂ ਮਿਲ ਸਕਦੀ ਹੈ?

ਏ.ਜੀ.ਸੀ.ਓ. (AGCO) ਭੰਗ ਦੇ ਰੈਗੂਲੇਸ਼ਨਾਂ ਅਤੇ ਲਾਇਸੈਂਸਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝਾ ਕਰੇਗਾ, ਜਦੋਂ ਇਹ ਉਪਲਬਧ ਹੋਵੇਗੀ। [ਅੱਪਡੇਟਾਂ ਪ੍ਰਾਪਤ ਕਰਨ ਲਈ ਏ.ਜੀ.ਸੀ.ਓ. ਭੰਗ ਈਮੇਲ ਸੂਚੀ ਨੂੰ ਸਬਸਕ੍ਰਾਈਬ ਕਰੋ \(Subscribe to AGCO cannabis email list to receive updates\)](#) ।

ਕੀ ਜਨਤਾ ਪ੍ਰਸਤਾਵਿਤ ਭੰਗ ਦੇ ਰਿਟੇਲ ਸਟੋਰ ਸਥਾਨ ਬਾਰੇ ਸਿਟੀ ਨੂੰ ਫੀਡਬੈਕ ਦੇ ਸਕਦੀ ਹੈ?

ਜਨਤਾ ਨੂੰ [ਆਈ.ਏ.ਜੀ.ਸੀ.ਓ. \(iAGCO\)](#) ਪੋਰਟਲ ਤੇ ਸਿੱਧੇ ਏ.ਜੀ.ਸੀ.ਓ. (AGCO) ਨੂੰ ਫੀਡਬੈਕ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਲਿਖਤੀ ਪ੍ਰਸਤੁਤੀ ਫਾਈਲ ਕਰਨ ਬਾਰੇ ਹੋਰ ਜਾਣਕਾਰੀ ਏ.ਜੀ.ਸੀ.ਓ. (AGCO) ਦੇ [ਕੈਨਾਬਿਸ ਸਬਮਿਸ਼ਨ ਪੇਜ \(Cannabis Submission Page\)](#) ਤੇ ਉਪਲਬਧ ਹੈ।

ਕੀ ਭੰਗ ਦੇ ਰਿਟੇਲ ਸਟੋਰਾਂ ਨੂੰ ਸਕੂਲਾਂ ਤੋਂ ਦੂਰੀ ਰੱਖਣੀ ਹੋਵੇਗੀ?

ਹਾਂ, ਉਹਨਾਂ ਨੂੰ ਸਕੂਲਾਂ ਤੋਂ ਘੱਟੋ-ਘੱਟ 150 ਮੀਟਰ ਦੀ ਦੂਰੀ ਰੱਖਣ ਦੀ ਲੋੜ ਹੋਵੇਗੀ। ਦੂਰੀ ਦੀ ਬੰਦਸ਼ ਦੇ ਆਧਾਰ 'ਤੇ, ਜੋ ਪ੍ਰਾਪਰਟੀਜ਼ ਰਿਟੇਲ ਸੰਸਥਾਨਾਂ ਦੀ ਇਜਾਜ਼ਤ ਦੇਣ ਦੇ ਜ਼ੋਨ ਵਿੱਚ ਆਉਂਦੀਆਂ ਹਨ, ਉਹ [ਸਿਟੀ ਦੀ ਵੈਬਸਾਈਟ ਤੇ ਉਪਲਬਧ ਇਸ ਨਕਸ਼ੇ \(map available on the City website\)](#) ਤੇ ਹਾਈਲਾਈਟ ਕੀਤੀਆਂ ਗਈਆਂ ਹਨ। ਵਾਰਡ-ਵਿਸ਼ੇਸ਼ ਨਕਸ਼ੇ ਵੀ [ਇਸ ਵੈਬਸਾਈਟ \(this webpage\)](#) ਦੇ ਹੇਠਲੇ ਪਾਸੇ ਉਪਲਬਧ ਹਨ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca